



Australian
BORDER FORCE

ਆਸਟ੍ਰੇਲੀਆ ਨੂੰ ਸਫਰ ਕਰਨ ਵਾਲੇ ਯਾਤਰੀਆਂ ਲਈ ਲਾਜ਼ਮੀ ਕੁਆਰਨਟੀਨ ਬਾਰੇ ਮਹੱਤਵਪੂਰਣ ਜਾਣਕਾਰੀ

ਆਸਟ੍ਰੇਲੀਆ ਵਿੱਚ ਆਉਣ ਵਾਲੇ ਯਾਤਰੀਆਂ ਵਾਸਤੇ ਲਾਜ਼ਮੀ ਕੁਆਰਨਟੀਨ ਇੰਤਜ਼ਾਮਾਂ ਬਾਰੇ ਮਹੱਤਵਪੂਰਣ ਜਾਣਕਾਰੀ

13 ਅਗਸਤ 2020

COVID-19 ਮਹਾਂਮਾਰੀ ਦੇ ਜਵਾਬ ਵਿੱਚ, ਆਸਟ੍ਰੇਲੀਆ ਨੇ ਯਾਤਰਾ ਦੀਆਂ ਪਾਬੰਦੀਆਂ ਅਤੇ ਲਾਜ਼ਮੀ ਕੁਆਰਨਟੀਨ ਦੀਆਂ ਲੋੜਾਂ ਨੂੰ ਲਾਗੂ ਕੀਤਾ ਹੈ।

ਆਸਟ੍ਰੇਲੀਆ ਵਿੱਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਆਸਟ੍ਰੇਲੀਆ ਵਿੱਚ ਆਪਣੀ ਪਹੁੰਚਣ ਵਾਲੇ ਪਹਿਲੇ ਸ਼ਹਿਰ ਵਿੱਚ 14 ਦਿਨਾਂ ਦੀ ਲਾਜ਼ਮੀ ਕੁਆਰਨਟੀਨ ਕਰਨੀ ਜ਼ਰੂਰੀ ਹੈ।

ਇਸ ਮਿਆਦ ਦੌਰਾਨ ਯਾਤਰੀਆਂ ਨੂੰ ਉਚਿੱਤ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਘਰੇਲੂ ਯਾਤਰਾ ਕਰਨ (ਉਹਨਾਂ ਦੇ ਘਰ ਨੂੰ ਜਾਣ ਦੇ ਸਮੇਤ) ਜਾਂ 14 ਦਿਨਾਂ ਦੀ ਲਾਜ਼ਮੀ ਕੁਆਰਨਟੀਨ ਮਿਆਦ ਪੂਰੀ ਹੋਣ ਤੱਕ ਕਿਸੇ ਵੀ ਘਰੇਲੂ ਉਡਾਣਾਂ ਉੱਤੇ ਅਗਾਂਹ ਜਾਣ ਦੀ ਆਗਿਆ ਨਹੀਂ ਹੋਵੇਗੀ।

ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ, ਆਸਟ੍ਰੇਲੀਆ ਦੀ ਸਰਕਾਰ ਦੀ ਸਹਾਇਤਾ ਨਾਲ, ਕੁਆਰਨਟੀਨ ਪ੍ਰਬੰਧਾਂ ਦਾ ਇੰਤਜ਼ਾਮ ਕਰਦੀਆਂ ਹਨ। ਜ਼ਿਆਦਾਤਰ ਰਾਜ ਅਤੇ ਕੇਂਦਰੀ ਪ੍ਰਦੇਸ਼ਾਂ ਵਿੱਚ, ਤੁਹਾਨੂੰ ਕੁਆਰਨਟੀਨ ਦੇ ਖਰਚ ਵਿੱਚ ਯੋਗਦਾਨ ਦੇਣ ਲਈ ਕਿਹਾ ਜਾਵੇਗਾ। ਅਗਲੇਰੀ ਜਾਣਕਾਰੀ ਸਬੰਧਿਤ ਰਾਜ ਅਤੇ ਕੇਂਦਰੀ ਪ੍ਰਦੇਸ਼ਾਂ ਦੀ ਸਰਕਾਰੀ ਸਿਹਤ ਵੈੱਬਸਾਈਟਾਂ ਉੱਤੇ ਵੇਖੀ ਜਾ ਸਕਦੀ ਹੈ।

ਲਾਂਘੇ ਵਾਲੇ ਯਾਤਰੀ

ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰ-ਰਾਸ਼ਟਰੀ ਲਾਂਘੇ ਵਾਲੇ ਯਾਤਰੀ ਕਿਸੇ ਦੂਸਰੀ ਅੰਤਰ-ਰਾਸ਼ਟਰੀ ਉਡਾਣ ਉੱਤੇ ਜਾ ਸਕਦੇ ਹਨ ਜੇ ਤੁਹਾਡੇ ਦੁਆਰਾ ਪਹੁੰਚੇ ਸ਼ਹਿਰ ਤੋਂ ਰਵਾਨਾ ਹੋ ਸਕਦੀ ਹੈ। ਲਾਂਘੇ ਵਾਲੇ ਯਾਤਰੀ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ

- ਜੇ ਤੁਸੀਂ ਆਪਣੀ ਅਗਲੀ ਉਡਾਣ ਵਾਸਤੇ 8 ਘੰਟਿਆਂ ਤੱਕ ਉਡੀਕ ਕਰਨੀ ਹੈ ਤਾਂ ਤੁਹਾਨੂੰ ਹਵਾਈ ਅੱਡੇ ਉੱਤੇ ਠਹਿਰਣਾ ਚਾਹੀਦਾ ਹੈ
- ਜੇ ਤੁਹਾਡੀ ਅਗਲੀ ਉਡਾਣ ਦੀ ਉਡੀਕ 8 ਤੋਂ 72 ਘੰਟਿਆਂ ਤੱਕ ਦੀ ਹੈ ਤਾਂ ਰਾਜ ਵੱਲੋਂ ਨਿਯਤ ਸੁਵਿਧਾ ਵਿਖੇ ਲਾਜ਼ਮੀ ਕੁਆਰਨਟੀਨ ਲਈ ਜਾਓ

ਲਾਂਘੇ ਵਾਲੇ ਯਾਤਰੀ ਆਸਟ੍ਰੇਲੀਆ ਦੇ ਅੰਦਰ ਯਾਤਰਾ ਨਹੀਂ ਕਰ ਸਕਦੇ ਹਨ, ਇਥੋਂ ਤੱਕ ਕਿ ਕਿਸੇ ਹੋਰ ਸ਼ਹਿਰ ਵਿੱਚ ਕਿਸੇ ਅੰਤਰ-ਰਾਸ਼ਟਰੀ ਉਡਾਣ ਵਿੱਚ ਚੜ੍ਹਨ ਵਾਸਤੇ ਵੀ।

ਆਸਟ੍ਰੇਲੀਆ ਪਹੁੰਚਣ ਤੇ ਕੀ ਉਮੀਦ ਕੀਤੀ ਜਾਵੇ

- ਜਦੋਂ ਤੁਸੀਂ ਆਸਟ੍ਰੇਲੀਆ ਪਹੁੰਚਦੇ ਹੋ ਤਾਂ ਤੁਹਾਨੂੰ ਹਵਾਈ ਚਾਲਕ ਦਲ ਅਤੇ ਸਰਕਾਰੀ ਅਧਿਕਾਰੀਆਂ ਦੁਆਰਾ ਤੁਹਾਨੂੰ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਪਵੇਗੀ।
- ਤੁਸੀਂ ਆਪਣਾ ਸਾਮਾਨ ਇਕੱਠਾ ਕਰੋਗੇ ਅਤੇ ਸਾਧਾਰਣ ਬਾਰਡਰ ਕਲੀਅਰੈਂਸ ਪ੍ਰਕਿਰਿਆਵਾਂ (ਕਸਟਮਜ਼, ਇਮੀਗ੍ਰੇਸ਼ਨ ਅਤੇ ਬਾਇਓ-ਸਕਿਉਰਟੀ) ਵਿੱਚੋਂ ਦੀ ਲੰਘੋਗੇ।
- ਬਾਰਡਰ ਕਲੀਅਰੈਂਸ ਦੇ ਬਾਅਦ, ਸਰਕਾਰੀ ਅਧਿਕਾਰੀ ਤੁਹਾਨੂੰ ਬੱਸਾਂ ਵੱਲ ਨੂੰ ਭੇਜਣਗੇ ਜੇ ਤੁਹਾਨੂੰ ਤੁਹਾਡੀ ਰਿਹਾਇਸ਼ ਤੱਕ ਲੈ ਜਾਣਗੀਆਂ।
- ਹੋ ਸਕਦਾ ਹੈ ਤੁਹਾਨੂੰ ਆਪਣੀ ਰਿਹਾਇਸ਼ ਵਿਖੇ ਪਹੁੰਚਣ ਤੱਕ ਬਹੁਤ ਸਮੇਂ ਵਾਸਤੇ ਉਡੀਕ ਕਰਨੀ ਪਵੇ। ਸਰਕਾਰੀ ਅਧਿਕਾਰੀ ਇਹਨਾਂ ਉਡੀਕ ਦੀਆਂ ਮਿਆਦਾਂ ਨੂੰ ਵੱਧ ਤੋਂ ਵੱਧ ਸੰਭਵ ਹੱਦ ਤੱਕ ਆਰਾਮਦਾਇਕ ਬਣਾਉਣ ਦੀ ਕੋਸ਼ਿਸ਼ ਕਰਨਗੇ। ਤੁਹਾਡੇ ਸਹਿਯੋਗ ਅਤੇ ਸਬਰ ਦੀ ਸ਼ਲਾਘਾ ਕੀਤੀ ਜਾਂਦੀ ਹੈ।

ਤੁਹਾਡੀ 14 ਦਿਨਾਂ ਦੀ ਕੁਆਰਨਟੀਨ ਮਿਆਦ ਵਾਸਤੇ ਪ੍ਰਬੰਧ

- ਕੁਆਰਨਟੀਨ ਰਿਹਾਇਸ਼ ਵਿਖੇ ਸਰਕਾਰੀ ਅਧਿਕਾਰੀ ਤੁਹਾਡੇ ਆਉਣ ਦੀ ਉਡੀਕ ਕਰਨਗੇ। ਉਹ ਤੁਹਾਡੇ ਪਹੁੰਚਣ ਦੇ ਬਾਅਦ ਤੁਹਾਡੇ ਕਿਸੇ ਵੀ ਸਵਾਲਾਂ ਦਾ ਜਵਾਬ ਦੇਣ ਅਤੇ ਤੁਹਾਡੀ ਕੁਆਰਨਟੀਨ ਦੀ ਮਿਆਦ ਦੌਰਾਨ ਤੁਹਾਡੀ ਸਹਾਇਤਾ ਕਰਕੇ ਖੁਸ਼ ਹੋਣਗੇ।
- ਰਿਹਾਇਸ਼ ਵਿੱਚ ਉਹ ਸਾਰੀਆਂ ਸੁਵਿਧਾਵਾਂ ਅਤੇ ਸੇਵਾਵਾਂ ਹੋਣਗੀਆਂ ਜਿੰਨ੍ਹਾਂ ਦੀ ਤੁਹਾਨੂੰ ਤੁਹਾਡੇ ਠਹਿਰਣ ਦੇ ਦੌਰਾਨ ਲੋੜ ਪਵੇਗੀ। ਰਿਹਾਇਸ਼ ਵਿੱਚ ਸੁਰੱਖਿਅਤ ਅਤੇ ਸਾਫ਼-ਸੁਥਰੀ ਰਿਹਾਇਸ਼, ਭੋਜਨ ਅਤੇ ਪਾਣੀ ਅਤੇ ਡਾਕਟਰੀ ਸਹਾਇਤਾ ਸ਼ਾਮਲ ਹੋਵੇਗੀ।
- ਜੇ ਤੁਹਾਡੀਆਂ ਸਿਹਤ ਦੀਆਂ ਲੋੜਾਂ ਹਨ, ਉਦਾਹਰਣ ਵਜੋਂ ਬਕਾਇਦਾ ਦਵਾਈਆਂ ਵਾਲੀਆਂ ਪਰਚੀਆਂ, ਇਹਨਾਂ ਲੋੜਾਂ ਨੂੰ ਸੁਵਿਧਾਜਨਕ ਬਣਾਉਣ ਲਈ ਪ੍ਰਬੰਧ ਕੀਤੇ ਜਾਣਗੇ।
- ਪਹਿਲੇ 48 ਘੰਟਿਆਂ ਵਿੱਚ ਅਤੇ ਫੇਰ ਕੁਆਰਨਟੀਨ ਦੇ 10 ਤੋਂ 12 ਦਿਨਾਂ ਦੇ ਵਿਚਕਾਰ, COVID-19 ਵਾਸਤੇ ਤੁਹਾਡਾ ਟੈਸਟ ਕੀਤਾ ਜਾ ਸਕਦਾ ਹੈ। ਜੇ ਤੁਸੀਂ ਟੈਸਟ ਕਰਨ ਤੋਂ ਇਨਕਾਰ ਕਰਦੇ ਹੋ, ਤਾਂ ਤੁਹਾਨੂੰ ਵਧੇਰੇ ਲੰਬੀ ਮਿਆਦ ਵਾਸਤੇ ਕੁਆਰਨਟੀਨ ਕਰਨੀ ਪੈ ਸਕਦੀ ਹੈ। ਸਹੀ ਜਾਂਚ ਪ੍ਰਬੰਧ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਉੱਤੇ ਨਿਰਭਰ ਕਰਦੇ ਹਨ।
- ਜੀਵ-ਸੁਰੱਖਿਆ ਕਾਨੂੰਨ 2015 ਅਤੇ ਲਾਗੂ ਹੋਣ ਵਾਲੇ ਰਾਜ ਦੇ ਕਾਨੂੰਨ ਦੇ ਅਧੀਨ, ਤੁਹਾਨੂੰ ਉਦੋਂ ਤੱਕ ਨਿਰਧਾਰਤ ਰਿਹਾਇਸ਼ ਵਿੱਚ ਰਹਿਣ ਦੀ ਲੋੜ ਪਵੇਗੀ ਜਦੋਂ ਤੱਕ ਕਿ ਤੁਹਾਨੂੰ ਆਸਟ੍ਰੇਲੀਆ ਦੇ ਭਾਈਚਾਰੇ ਵਿੱਚ ਦਾਖਲ ਹੋਣ ਲਈ ਡਾਕਟਰੀ ਤੌਰ ਤੇ ਹਰੀ ਝੰਡੀ ਨਹੀਂ ਦੇ ਦਿੱਤੀ ਜਾਂਦੀ ਹੈ।

ਇਹਨਾਂ ਪ੍ਰਬੰਧਾਂ ਨੂੰ ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਵੇਗਾ ਅਤੇ ਆਸਟ੍ਰੇਲੀਆ ਦੀ ਸਰਕਾਰ ਦੀਆਂ ਏਜੰਸੀਆਂ ਦੁਆਰਾ ਸਹਾਇਤਾ ਕੀਤੀ ਜਾਵੇਗੀ।



Australian
BORDER FORCE

ਆਸਟ੍ਰੇਲੀਆ ਨੂੰ ਸਫਰ ਕਰਨ ਵਾਲੇ ਯਾਤਰੀਆਂ ਲਈ ਲਾਜ਼ਮੀ ਕੁਆਰਨਟੀਨ ਬਾਰੇ ਮਹੱਤਵਪੂਰਣ ਜਾਣਕਾਰੀ

ਤੁਹਾਡੀ 14 ਦਿਨਾਂ ਦੀ ਕੁਆਰਨਟੀਨ ਮਿਆਦ ਪੂਰੀ ਹੋਣ ਤੇ

ਇੱਕ ਵਾਰ ਜਦੋਂ ਤੁਸੀਂ ਲਾਜ਼ਮੀ ਕੁਆਰਨਟੀਨ ਦੀ ਮਿਆਦ ਪੂਰੀ ਕਰ ਲੈਂਦੇ ਹੋ, ਤਾਂ ਤੁਸੀਂ ਆਸਟ੍ਰੇਲੀਆ ਦੇ ਅੰਦਰ ਯਾਤਰਾ ਕਰ ਸਕਦੇ ਹੋ। ਕਿਰਪਾ ਕਰਕੇ ਸੁਚੇਤ ਰਹੋ ਕਿ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਵਿੱਚ ਦਾਖਲੇ ਅਤੇ ਕੁਆਰਨਟੀਨ ਦੀਆਂ ਲੋੜਾਂ ਹੋ ਸਕਦੀਆਂ ਹਨ। ਤੁਹਾਨੂੰ ਯਾਤਰਾ ਤੋਂ ਪਹਿਲਾਂ ਹਰੇਕ ਰਾਜ ਅਤੇ ਕੇਂਦਰੀ ਪ੍ਰਦੇਸ਼ ਵਾਸਤੇ ਦਾਖਲੇ ਅਤੇ ਕੁਆਰਨਟੀਨ ਦੀਆਂ ਲੋੜਾਂ ਦੀ ਜਾਂਚ ਕਰਨੀ ਚਾਹੀਦੀ ਹੈ।

ਆਸਟ੍ਰੇਲੀਆ ਦੀ ਸਰਕਾਰ ਦੇ ਸਿਹਤ ਵਿਭਾਗ ਦੀ ਵੈੱਬਸਾਈਟ ਵਿੱਚ ਯਾਤਰਾ ਦੀਆਂ ਪਾਬੰਦੀਆਂ ਬਾਰੇ ਰਾਜ ਅਤੇ ਕੇਂਦਰੀ ਪ੍ਰਦੇਸ਼ ਦੀ ਜਾਣਕਾਰੀ ਦੇ ਲਿੰਕ ਸ਼ਾਮਲ ਹਨ

<https://www.health.gov.au/news/health-alerts/novel-coronavirus-2019-ncov-health-alert/coronavirus-covid-19-restrictions/coronavirus-covid-19-advice-for-international-travellers#quarantine-for-incoming-travellers>